

# Visit of Shri V. Muraleedharan, Minister of State for External Affairs to the Republic of The Gambia (1-3 November 2021)

November 05, 2021

## ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਵੱਲੋਂ ਗੈਂਬੀਆ ਗਣਰਾਜ ਦਾ ਦੌਰਾ (1-3 ਨਵੰਬਰ 2021)

5 ਨਵੰਬਰ, 2021

1. ਵਿਦੇਸ਼ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਨੇ 1-3 ਨਵੰਬਰ 2021 ਤੱਕ ਗੈਂਬੀਆ ਗਣਰਾਜ ਦਾ ਦੌਰਾ ਕੀਤਾ। ਇਹ ਦੌਰਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ 30 ਜੁਲਾਈ-1 ਅਗਸਤ, 2019 ਤੱਕ ਕੀਤੀ ਗਈ ਗੈਂਬੀਆ ਦੀ ਪਹਿਲੀ ਰਾਜ ਯਾਤਰਾ ਦੇ ਫਾਲੋ ਅਪ ਵਜੋਂ ਹੋਇਆ। ਇਸ ਦੌਰੇ ਦੌਰਾਨ ਰਾਜ ਮੰਤਰੀ ਨੇ ਗੈਂਬੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਦਾਮਾ ਬੈਰੇ ਨਾਲ ਮੁਲਾਕਾਤ ਕੀਤੀ। ਰਾਜ ਮੰਤਰੀ ਨੇ ਵਿਦੇਸ਼ ਮਾਮਲੇ, ਅੰਤਰਰਾਸ਼ਟਰੀ ਸਹਿਯੋਗ ਅਤੇ ਵਿਦੇਸ਼ਾਂ ਅੰਦਰ ਗੈਂਬੀਆਨਾਂ ਬਾਰੇ ਮੰਤਰੀ ਡਾ. ਮਾਮਦੋ ਟਾਂਗਾਰਾ ਨਾਲ ਦੁਵੱਲੇ ਸਹਿਯੋਗ ਅਤੇ ਸਾਡੇ ਸਮੁੱਚੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਦੌਰੇ ਦੌਰਾਨ ਰਾਜ ਮੰਤਰੀ ਨੇ ਗੈਂਬੀਆ ਦੀ ਨੈਸ਼ਨਲ ਅਸੈਂਬਲੀ ਦੀ ਸਪੀਕਰ ਸ਼੍ਰੀਮਤੀ ਮਰੀਅਮ ਜੈਕ-ਡੈਂਟਨ ਅਤੇ ਉੱਚ ਸਿੱਖਿਆ, ਖੋਜ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਸ਼੍ਰੀ ਬਦਰਾ ਜੂਫ ਨਾਲ ਵੀ ਮੁਲਾਕਾਤ ਕੀਤੀ। ਦੋਨਾਂ ਪੱਖਾਂ ਦੀ ਭਾਰਤ ਅਤੇ ਗੈਂਬੀਆ ਦਰਮਿਆਨ ਦੁਵੱਲੇ ਵਪਾਰ ਅਤੇ ਵਿਕਾਸ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਦੀ ਇੱਛਾ ਹੈ।

2. ਇਸ ਦੌਰੇ ਦੌਰਾਨ ਦੋ ਸਮਝੌਤਿਆਂ, ਡਿਪਲੋਮੈਟਿਕ ਅਤੇ ਅਧਿਕਾਰਤ ਪਾਸਪੋਰਟ ਧਾਰਕਾਂ ਲਈ ਵੀਜ਼ਾ ਲੋੜਾਂ ਤੋਂ ਛੋਟ ਬਾਰੇ ਇੱਕ ਸਮਝੌਤੇ, ਅਤੇ ਭਾਰਤ ਅਤੇ ਗੈਂਬੀਆ ਵਿਚਕਾਰ ਸਹਿਯੋਗ ਲਈ ਜਨਰਲ ਫਰੇਮਵਰਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਗੈਂਬੀਆ ਦੀ ਬੇਨਤੀ 'ਤੇ ਇਸ ਦੌਰੇ ਦੌਰਾਨ ਡਾਇਲਿਸਿਸ ਮਸ਼ੀਨਾਂ ਦੀ ਖਰੀਦ ਲਈ 500,000 ਡਾਲਰ ਦੀ ਗ੍ਰਾਂਟ ਨੂੰ ਨਵੇਂ ਮਕਸਦਾਂ ਲਈ ਵਰਤਨ ਬਾਰੇ ਐਲਾਨ ਕੀਤਾ ਗਿਆ। ਦੌਰੇ ਦੌਰਾਨ ਵਿਦੇਸ਼, ਅੰਤਰਰਾਸ਼ਟਰੀ ਸਹਿਯੋਗ ਅਤੇ ਵਿਦੇਸ਼ਾਂ ਅੰਦਰ ਗੈਂਬੀਆਨਾਂ ਬਾਰੇ ਮੰਤਰੀ ਡਾ. ਮਾਮਦੋ ਟਾਂਗਾਰਾ ਅਤੇ ਰਾਜ ਮੰਤਰੀ ਨੇ ਸਾਂਝੇ ਤੌਰ 'ਤੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਯਾਦਗਾਰੀ ਡਾਕ ਟਿਕਟ ਦਾ ਡਿਜ਼ਾਈਨ ਜਾਰੀ ਕੀਤਾ।

3. ਰਾਜ ਮੰਤਰੀ ਨੇ ਬੰਜੂਲ ਵਿੱਚ ਗੈਂਬੀਆ ਦੇ ਨੈਸ਼ਨਲ ਅਸੈਂਬਲੀ ਬਿਲਡਿੰਗ ਕੰਪਲੈਕਸ ਦਾ ਦੌਰਾ ਕੀਤਾ, ਜੋ ਪੱਛਮੀ ਅਫਰੀਕਾ ਵਿੱਚ ਕ੍ਰੈਡਿਟ ਲਾਈਨ ਦੇ ਤਹਿਤ ਬਣੇ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਦੋ ਮੌਜੂਦਾ ਭਾਰਤੀ LOC ਪ੍ਰੋਜੈਕਟਾਂ ਦਾ ਵੀ ਦੌਰਾ ਕੀਤਾ, ਜਿਨ੍ਹਾਂ ਵਿੱਚ ਇੱਕ ਬਿਜਲੀਕਰਨ ਵਿਸਥਾਰ ਪ੍ਰੋਜੈਕਟ

ਅਤੇ ਗ੍ਰੇਟਰ ਬੰਜੁਲ ਖੇਤਰ ਵਿੱਚ ਐਸਬੈਸਟਸ ਵਾਟਰ ਪਾਈਪਾਂ ਦੀ ਥਾਂ UPVC ਪਾਈਪ ਲਾਉਣ ਵਾਲਾ ਪਾਣੀ ਪ੍ਰੋਜੈਕਟ ਸ਼ਾਮਲ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੈਚਿਕਲੀ ਮਿਊਜ਼ੀਅਮ ਅਤੇ ਯੂਨੀਵਰਸਿਟੀ ਆਫ ਦ ਗੈਂਬੀਆ ਦੀ ਉਸਾਰੀ ਵਾਲੀ ਥਾਂ ਦਾ ਵੀ ਦੌਰਾ ਕੀਤਾ, ਜੋ ਗੈਂਬੀਆ ਸਰਕਾਰ ਦਾ ਇੱਕ ਪ੍ਰੋਜੈਕਟ ਹੈ ਅਤੇ ਜਿਸਦਾ ਨਿਰਮਾਣ ਇੱਕ ਭਾਰਤੀ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ।

4. ਗੈਂਬੀਆ ਅੰਦਰ ਲਗਭਗ 1600 ਵਿਅਕਤੀਆਂ ਦਾ ਛੋਟਾ ਪਰ ਜੀਵੰਤ ਭਾਰਤੀ ਭਾਈਚਾਰਾ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕ ਵਪਾਰੀ ਅਤੇ ਕਾਰੋਬਾਰੀ ਹਨ। ਰਾਜ ਮੰਤਰੀ ਨੇ ਦੌਰੇ ਦੌਰਾਨ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਕੁੱਲ ਮਿਲਾ ਕੇ ਇਸ ਦੌਰੇ ਸਦਕਾ ਗੈਂਬੀਆ ਨਾਲ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਵੱਧ ਸੁਵੰਨਤਾ ਅਤੇ ਡੂੰਘਾਈ ਮਿਲਣ ਦੀ ਦਿਸ਼ਾ ਤੈਅ ਹੋਈ।

ਨਵੀਂ ਦਿੱਲੀ

5 ਨਵੰਬਰ, 2021

DISCLAIMER: This is an approximate translation. The original is available in English on MEA's website and may be referred to as the official press release.